

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਸੱਤ ਨਵੀਆਂ ਆਉਟਡੋਰ ਪਿੱਕਲਬਾਲ ਕੋਰਟਾਂ ਖੋਲ੍ਹੀਆਂ ਹਨ

ਬ੍ਰੈਂਪਟਨ, ਓਨਟੇਰੀਓ (27 ਜੂਨ, 2019) – ਪਿੱਕਲਬਾਲ (Pickleball) ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋਣ ਵਾਲੀਆਂ ਖੇਡਾਂ ਵਿੱਚੋਂ ਇੱਕ ਹੈ ਅਤੇ ਹੁਣ ਬ੍ਰੈਂਪਟਨ ਵਿੱਚ ਇਸਦਾ ਟਿਕਾਣਾ ਹੈ! ਸਿਟੀ ਆਫ ਬ੍ਰੈਂਪਟਨ ਨੇ ਅਧਿਕਾਰਕ ਤੌਰ ਤੇ ਜਨਤਕ ਵਰਤੋਂ ਲਈ ਦੋ ਸਥਾਨਾਂ ਤੇ ਸੱਤ ਪਿੱਕਲਬਾਲ ਕੋਰਟਾਂ ਖੋਲ੍ਹੀਆਂ ਹਨ।

1. ਫਲਾਵਰ ਸਿਟੀ ਕਮਿਊਨਿਟੀ ਕੈਂਪਸ | 8950 ਮੈਕਲੇਗਲਿਨ ਰੋਡ (Flower City Community Campus | 8950 McLaughlin Road)

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ, ਸਿਟੀ ਦਾ ਸਟਾਫ਼ ਲੈਕਰੋਸ ਬੈਕਸ ਵਿੱਚ ਚਾਰ ਪਿੱਕਲਬਾਲ ਕੋਰਟਾਂ ਸਥਾਪਤ ਕਰੇਗਾ। ਕਾਰਜ ਸਮੇਂ ਤੋਂ ਬਾਅਦ, ਖਿਡਾਰੀ ਆਪਣੇ ਖੁਦ ਦੇ ਪੇਰਟੇਬਲ ਨੈੱਟ ਲਿਆ ਸਕਦੇ ਹਨ ਅਤੇ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਖੇਡ ਸਕਦੇ ਹਨ।

2. ਸੈਨਟੇਨੀਅਲ ਪਾਰਕ | 53 ਸੈਂਟਰ ਸਟ੍ਰੀਟ ਸਾਊਥ (Centennial Park | 53 Centre Street South)

ਟੈਨਿਸ ਸੀਜਨ (ਮਈ ਤੋਂ ਅਕਤੂਬਰ) ਦੇ ਦੌਰਾਨ ਤਿੰਨ ਕੋਰਟਾਂ ਉਪਲਬਧ ਹਨ, ਜਿਹਨਾਂ ਨੂੰ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ਤੇ ਸੰਚਾਲਿਤ ਕੀਤਾ ਜਾਂਦਾ ਹੈ। ਖਿਡਾਰੀਆਂ ਨੂੰ ਰੁੱਝੇ ਸਮਿਆਂ ਦੇ ਦੌਰਾਨ ਕੋਰਟਾਂ ਵਿੱਚ ਹਰ ਅੱਧੇ ਘੰਟੇ ਦੀ ਵਾਰੀ ਬੰਨ੍ਹਣ ਲਈ ਆਖਿਆ ਜਾਂਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਕਿਸੇ ਨੂੰ ਖੇਡਣ ਦਾ ਮੌਕਾ ਮਿਲਦਾ ਹੈ।

ਸਿਟੀ ਆਫ ਬ੍ਰੈਂਪਟਨ ਪੂਰਾ ਸਾਲ ਵੱਖ-ਵੱਖ ਰੇਕ੍ਰੀਏਸ਼ਨ ਕੇਂਦਰਾਂ ਵਿੱਚ ਵੀ ਇਨਡੋਰ ਡ੍ਰੌਪ-ਇਨ (ਬਿਨਾਂ ਬੁਕਿੰਗ ਦੇ) ਪਿੱਕਲਬਾਲ ਪੇਸ਼ ਕਰਦੀ ਹੈ। ਡ੍ਰੌਪ-ਇਨ ਸਮੇਂ ਅਤੇ ਸਥਾਨ [ਡ੍ਰੌਪ-ਇਨ ਫਿਲਟਰ \(drop-in filter\)](#) ਦੁਆਰਾ ਐਨਲਾਈਨ ਉਪਲਬਧ ਹਨ।

ਹਰੇ-ਭਰੇ ਸ਼ਹਿਰ (Green City) ਦੇ ਤੌਰ ਤੇ, ਅਸੀਂ ਨਿਵਾਸੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਜਿੱਥੇ ਵੀ ਸੰਭਵ ਹੋਵੇ, ਉਹ ਸਫਰ ਲਈ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੀ ਵਰਤੋਂ ਕਰਨ। ਆਪਣਾ ਰੂਟ ਲੱਭਣ ਲਈ www.bramptontransit.com ਤੇ ਜਾਓ।

ਹਵਾਲਾ

“ਬ੍ਰੈਂਪਟਨ ਦਾ ਵੰਨ-ਸੁਵੰਨਾ ਭਾਈਚਾਰਾ ਹੈ, ਜੋ ਖੇਡਾਂ ਦੇ ਪ੍ਰਤੀ ਜੋਸ਼ ਰੱਖਣ ਵਾਲੀਆਂ ਨਾਲ ਭਰਪੂਰ ਹੈ। ਮੈਂ ਹਰ ਕਿਸੇ ਦੀ ਵਰਤੋਂ ਲਈ ਸਾਡੀਆਂ ਨਵੀਆਂ ਪਿੱਕਲਬਾਲ ਕੋਰਟਾਂ ਪੇਸ਼ ਕਰਨ ਲਈ ਉਤਸ਼ਾਹਿਤ ਹਾਂ। ਇਹ ਵੀ ਇੱਕ ਹੋਰ ਤਰੀਕਾ ਹੈ ਕਿ ਅਸੀਂ ਸਾਡੇ ਸ਼ਹਿਰ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਦੇ ਹਾਂ ਅਤੇ ਇਹ ਯਕੀਨੀ ਬਣਾਉਂਦੇ ਹਾਂ ਕਿ ਨਿਵਾਸੀਆਂ ਕੋਲ ਖੇਡਣ ਅਤੇ ਆਉਟਡੋਰ ਅਨੰਦ ਮਾਣਨ ਦੇ ਮੌਕੇ ਹਨ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca